

ਤੁਰੰਤ ਰਿਲੀਜ਼ ਲਈ

ਏ.ਐਮ.ਓ. 2021 ਵਰਚੁਅਲ ਕਾਨਫਰੰਸ ਵਿੱਚ ਸਿਟੀ ਆਫ ਬ੍ਰੈਂਪਟਨ: ਬਹਾਲੀ, ਸਿਹਤ ਅਤੇ ਭਵਿੱਖੀ ਖੁਸ਼ਹਾਲੀ ਲਈ ਹਿਮਾਇਤ

ਬ੍ਰੈਂਪਟਨ, ਓਨਟੈਰੀਓ (16 ਅਗਸਤ, 2021) – 16 ਤੋਂ 18 ਅਗਸਤ ਤੱਕ, ਸਿਟੀ ਆਫ ਬ੍ਰੈਂਪਟਨ ਵੱਲੋਂ ਇੱਕ ਪ੍ਰਤੀਨਿਧੀ ਮੰਡਲ, 2021 ਐਸੋਸੀਏਸ਼ਨ ਆਫ ਮਿਊਨਿਸਪਲਟੀਜ਼ (ਏ.ਐਮ.ਓ.) ਵਰਚੁਅਲ ਕਾਨਫਰੰਸ (2021 Association of Municipalities (AMO) Virtual Conference) ਵਿੱਚ ਹਿੱਸਾ ਲਵੇਗਾ। ਮੇਅਰ ਪੈਟਰਿਕ ਬ੍ਰਾਊਨ (Patrick Brown) ਦੀ ਅਗਵਾਈ ਵਿੱਚ, ਕਾਉਂਸਿਲ ਦੇ ਮੈਂਬਰ ਅਤੇ ਸਿਟੀ ਦੇ ਅਧਿਕਾਰੀ, ਬ੍ਰੈਂਪਟਨ ਦੇ ਸਭ ਤੋਂ ਵੱਧ ਮਹੱਤਵਪੂਰਣ ਮੁੱਦਿਆਂ ਬਾਰੇ ਪੂਰੇ ਸੂਬੇ ਵਿੱਚ, ਸਰਕਾਰੀ ਮੰਤਰੀਆਂ, ਅਧਿਕਾਰੀਆਂ ਅਤੇ ਮੁੱਖ ਸਟੇਕਹੋਲਡਰਾਂ ਦੇ ਨਾਲ ਜੁੜਨਗੇ।

ਜਿਵੇਂ ਕਿ ਅਸੀਂ ਲਗਾਤਾਰ ਕੋਵਿਡ-19 (COVID-19) ਮਹਾਂਮਾਰੀ ਤੋਂ ਬਹਾਲੀ ਵੱਲ ਵਧ ਰਹੇ ਹਾਂ, ਤਰਜੀਹਾਂ ਵਿੱਚ ਬਹਾਲੀ ਅਤੇ ਸਾਡੀ ਕਮਿਊਨਿਟੀ ਦੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਨੂੰ ਉਜਾਗਰ ਕੀਤਾ ਜਾਵੇਗਾ। ਇਸ ਵਿੱਚ ਸ਼ਾਮਲ ਹੈ:

- **ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ** – ਸਾਈਕਲਿੰਗ ਇੰਫਰਾਸਟ੍ਰਕਚਰ ਅਤੇ ਫੰਡਿੰਗ ਸਮੇਤ, ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਪ੍ਰੋਜੈਕਟਾਂ ਦਾ ਵਿਸਤਾਰ ਕਰਨਾ ਅਤੇ ਉਹਨਾਂ ਨੂੰ ਅੱਗੇ ਵਧਾਉਣਾ
- **ਜਲਵਾਯੂ ਸਬੰਧੀ ਤਬਦੀਲੀ ਅਤੇ ਪਬਲਿਕ ਹੈਲਥ** – ਨਿਵੇਸ਼ ਕਰਨ ਲਈ ਪ੍ਰੋਵਿੰਸੀਅਲ ਸਰਕਾਰ ਦੇ ਨਾਲ ਭਾਈਵਾਲੀ ਅਤੇ ਸਿਹਤਮੰਦ ਵਾਤਾਵਰਣ, ਅਰਥਚਾਰੇ ਅਤੇ ਕਮਿਊਨਿਟੀ ਦੀ ਸਹਾਇਤਾ ਲਈ ਨੀਤੀ ਵਿੱਚ ਤਬਦੀਲੀਆਂ
- **ਸੈਕਿੰਡ ਯੂਨਿਟਾਂ** – ਸਸਤੇ ਘਰਾਂ ਦੇ ਵਿਕਲਪਾਂ ਦੀ ਕਮੀ ਤੇ ਧਿਆਨ ਦੇਣਾ ਅਤੇ ਬਿਲਡਿੰਗ ਕੋਡ (Building Code) ਵਿੱਚ ਸੁਧਾਰ ਦੀ ਹਿਮਾਇਤ ਕਰਨਾ
- **ਆਰਥਿਕ ਵਿਕਾਸ ਅਤੇ ਬਹਾਲੀ** – ਆਰਥਿਕ ਬਹਾਲੀ ਦੇ ਦੁਆਰਾ ਨਿਵੇਸ਼ ਅਤੇ ਸਹਾਇਤਾ ਪ੍ਰਦਾਨ ਕਰਨਾ ਅਤੇ ਬ੍ਰੈਂਪਟਨ ਦੇ ਇਨੋਵੇਸ਼ਨ ਡਿਸਟ੍ਰਿਕਟ (Innovation District) ਨੂੰ ਅੱਗੇ ਵਧਾਉਣਾ ਅਤੇ ਉਸ ਵਿੱਚ ਵਾਧਾ ਕਰਨਾ
- **ਆਟੋ ਬੀਮਾ** – ਪੁੱਜਣਯੋਗਤਾ ਵਿੱਚ ਸੁਧਾਰ ਅਤੇ ਬਿਲ 42 (Bill 42) ਪਾਸ ਕਰਕੇ ਕਨੂੰਨੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ, ਓਨਟੈਰੀਓ ਦੇ ਖਰਾਬ ਆਟੋ ਬੀਮਾ ਸਿਸਟਮ ਵਿੱਚ ਸੁਧਾਰ ਦੀ ਹਿਮਾਇਤ ਕਰਨਾ
- **ਕਮਿਊਨਿਟੀ ਸੁਰੱਖਿਆ ਦੀ ਹਿਮਾਇਤ** – ਕਮਿਊਨਿਟੀ ਦੀ ਸੁਰੱਖਿਆ ਵਾਸਤੇ ਨਵੇਂ ਅਤੇ ਮੌਜੂਦਾ ਵਸੀਲਿਆਂ ਦੀ ਪਛਾਣ ਕਰਦੇ ਹੋਏ, ਵਧੀ ਹੋਈ ਮਾਨਸਿਕ ਸਿਹਤ ਸਹਾਇਤਾ ਅਤੇ ਪੀਲ ਹਾਉਸਿੰਗ ਮਾਸਟਰ ਪਲਾਨ (Peel Housing Master Plan) ਲਈ ਵਧੀ ਹੋਈ ਫੰਡਿੰਗ
- **ਪੋਸਟ-ਸੈਕੰਡਰੀ ਮੈਕੋ** – ਬ੍ਰੈਂਪਟਨ ਯੂਨੀਵਰਸਿਟੀ ਐਕਟ (Brampton University Act) ਪਾਸ ਕਰਕੇ, BramptonU ਦੀ ਮੌਜੂਦਗੀ ਨੂੰ ਕਨੂੰਨੀ ਰੂਪ ਦੇਣਾ ਅਤੇ ਬ੍ਰੈਂਪਟਨ ਵਿੱਚ ਰਾਇਰਸਨ (Ryerson) ਮੈਡੀਕਲ ਸਕੂਲ ਵਾਸਤੇ ਪਲਾਨਿੰਗ ਪ੍ਰਕਿਰਿਆ ਨੂੰ ਅੱਗੇ ਵਧਾਉਣਾ
- **ਹਾਉਸਿੰਗ** – ਨਿਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਸੁਰੱਖਿਅਤ ਅਤੇ ਸਸਤੀ ਰਿਹਾਇਸ਼ ਦਾ ਪਤਾ ਲਗਾਉਣ ਲਈ ਹੱਲ ਅਤੇ ਪ੍ਰੋਗਰਾਮ ਵਿਕਸਿਤ ਕਰਨਾ ਅਤੇ ਸਿਟੀ ਦੇ ਇੰਫਰਾਸਟ੍ਰਕਚਰ ਤੇ ਹੋਣ ਵਾਲੇ ਅਸਰਾਂ ਦੇ ਸਬੰਧ ਵਿੱਚ ਸਮੀਖਿਆ
- **ਹੈਲਥ ਕੇਅਰ** – ਕਈ ਤਰ੍ਹਾਂ ਦੀਆਂ ਹੈਲਥ ਸੇਵਾਵਾਂ ਲਈ ਤੁਰੰਤ ਫੰਡਿੰਗ, ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ (Peel Memorial Centre for Integrated Health and Wellness) ਦਾ ਫੇਜ਼ 2 ਦਾ ਵਿਕਾਸ ਅਤੇ ਵਿਆਪਕ ਕੈਂਸਰ ਕੇਅਰ ਸੈਂਟਰ (Cancer Care Centre) ਲਈ ਓਸਲਰ (Osler) ਦੇ ਸਟੇਜ 1 ਪ੍ਰਸਤਾਵ ਦੀ ਪ੍ਰਵਾਨਗੀ
- **ਟ੍ਰਾਂਜ਼ਿਟ** – ਮਹਾਂਮਾਰੀ ਤੋਂ ਬਹਾਲੀ ਲਈ ਟ੍ਰਾਂਜ਼ਿਟ ਓਪਰੇਸ਼ਨਾਂ ਲਈ ਅਤੇ ਪ੍ਰੀ-ਕੋਵਿਡ-19 ਲੈਵਲਸ ਲਈ ਰਾਈਡਰਸ਼ਿਪ ਨੂੰ ਸੁਰੱਖਿਅਤ ਰੂਪ ਨਾਲ ਵਧਾਉਣ ਵਾਸਤੇ ਫੰਡਿੰਗ

- **ਹਾਇਰ-ਆਰਡਰ ਟ੍ਰਾਂਜ਼ਿਟ** – ਜਾਰੀ ਪਹਿਲਕਦਮੀਆਂ ਨੂੰ ਅੱਗੇ ਵਧਾਉਣਾ ਜਾਰੀ ਰੱਖਣਾ; ਐਲ.ਆਰ.ਟੀ. (LRT extension) ਦਾ ਵਿਸਤਾਰ, ਕਵੀਨ ਸਟ੍ਰੀਟ-ਹਾਈਵੇ 7 ਬੀ.ਆਰ.ਟੀ. (Queen Street-Highway 7 BRT) ਸਟਡੀ ਅਤੇ ਐਲ-ਡੇ, ਟੂ-ਵੇ ਗੋ ਟ੍ਰੇਨ (GO Train) ਸਰਵਿਸ

ਸਿਟੀ ਦੀਆਂ ਮੁੱਖ ਤਰਜੀਹਾਂ ਬਾਰੇ ਹੋਰ ਜਾਣਨ ਲਈ, [ਇੱਥੇ \(here\)](#) ਕਲਿੱਕ ਕਰੋ।

ਹਵਾਲੇ

“ਪਿਛਲੇ ਸਾਲ ਨੇ ਸਾਨੂੰ ਕਮਿਊਨਿਟੀ, ਉਹਨਾਂ ਦੀਆਂ ਸਮਰਥਤਾਵਾਂ ਅਤੇ ਸਹਾਇਤਾ ਲਈ ਉਹਨਾਂ ਦੀਆਂ ਲੋੜਾਂ ਬਾਰੇ ਬਹੁਤ ਕੁਝ ਸਿਖਾ ਦਿੱਤਾ ਹੈ। ਜਿਵੇਂ ਕਿ ਅਸੀਂ ਕੋਵਿਡ-19 ਮਹਾਂਮਾਰੀ ਦੇ ਦੌਰਾਨ ਸਾਡੀ ਸਿਹਤ ਅਤੇ ਸੁਰੱਖਿਆ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਇਸਦੇ ਨਾਲ ਹੀ ਅਸੀਂ ਪ੍ਰਭਾਵੀ, ਖੁਸ਼ਹਾਲ ਭਵਿੱਖ ਲਈ ਵੀ ਪਲਾਨਿੰਗ ਕਰ ਰਹੇ ਹਾਂ – ਅਜਿਹਾ ਬ੍ਰੈਂਪਟਨ, ਜੋ ਸਫਲਤਾ, ਨਿਵੇਸ਼ ਅਤੇ ਵਾਧੇ ਲਈ ਮਿਸਾਲ ਹੋਵੇ। ਮੈਂ ਇਸ ਸਾਲ ਸੂਬੇ ਵੱਲੋਂ ਕੀਤੀ ਸਹਾਇਤਾ ਅਤੇ ਸਾਡੇ ਸ਼ਹਿਰ ਵਿੱਚ ਸੁਧਾਰ ਲਈ ਉਹਨਾਂ ਦੀ ਵਚਨਬੱਧਤਾ ਲਈ ਉਹਨਾਂ ਦਾ ਧੰਨਵਾਦੀ ਹਾਂ। ਮੈਂ ਸਾਡੇ ਪ੍ਰੋਜੈਕਟਾਂ ਨੂੰ ਅੱਗੇ ਵਧਦੇ ਦੇਖਣ ਅਤੇ ਬ੍ਰੈਂਪਟਨ ਲਈ ਸਾਡੇ ਦ੍ਰਿਸ਼ਟੀਕੋਣ ਨੂੰ ਸਫਲ ਹੁੰਦੇ ਦੇਖਣ ਲਈ ਹੋਰ ਭਾਈਵਾਲੀ ਜਾਰੀ ਰੱਖਣ ਵਾਸਤੇ, ਇਸ ਗਤੀ ਨਾਮ ਕਨੂੰ ਲੈ ਕੇ ਉਤਸ਼ਾਹਿਤ ਹਾਂ।”

- *ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ*

“ਸਿਟੀ ਆਫ ਬ੍ਰੈਂਪਟਨ ਦੀ ਟੀਮ ਨੇ, ਮਹਾਂਮਾਰੀ ਦੇ ਦੌਰਾਨ ਮਜ਼ਬੂਤੀ ਅਤੇ ਸਥਿਰਤਾ ਦਰਸਾਉਣਾ ਜਾਰੀ ਰੱਖਿਆ ਹੈ। ਉਹਨਾਂ ਨੇ ਸ਼ਹਿਰ ਨੂੰ ਮਜ਼ਬੂਤ ਬਣਾਉਣ ਵਾਸਤੇ ਪ੍ਰੋਜੈਕਟਾਂ ਅਤੇ ਪਹਿਲਕਦਮੀਆਂ ਨੂੰ ਅੱਗੇ ਵਧਾਉਂਦੇ ਹੋਏ, ਸਾਨੂੰ ਸਫਲਤਾ ਦੀ ਸਥਿਤੀ ਵਿੱਚ ਲਿਆਉਂਦੇ ਹੋਏ ਅਤੇ ਗਤੀਸ਼ੀਲ ਆਰਥਿਕ ਬਹਾਲੀ ਕਰਦੇ ਹੋਏ, ਉਹ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਉੱਤੇ ਕਮਿਊਨਿਟੀ ਨਿਰਭਰ ਹੈ। ਸਾਡੇ ਪ੍ਰੋਜੈਕਟਾਂ ਲਈ ਭਾਈਵਾਲਾਂ ਦੇ ਨਾਲ ਸਹਿਯੋਗ, ਬ੍ਰੈਂਪਟਨ ਦੇ ਭਵਿੱਖ ਲਈ ਬਹੁਤ ਜ਼ਰੂਰੀ ਹੈ। ਮੈਂ ਕਾਨਫਰੰਸ ਦੇ ਦੌਰਾਨ ਸਾਡੇ ਸਹਿਯੋਗੀਆਂ ਦੇ ਨਾਲ ਜੁੜਨ ਅਤੇ ਇਸ ਸ਼ਹਿਰ ਲਈ ਸਭ ਤੋਂ ਮਹੱਤਵਪੂਰਣ ਮੁੱਦਿਆਂ ਨੂੰ ਅੱਗੇ ਭੇਜਣ ਲਈ ਉਤਸ਼ਾਹਿਤ ਹਾਂ।”

- *ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ*

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ Twitter, Facebook, ਅਤੇ Instagram ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca

